

ਏਆਰਕੇ ਟਿੰਡਲ ਪ੍ਰਾਇਮਰੀ ਅਕੈਡਮੀ

ਬ੍ਰੈਕਫਾਸਟ ਕਲਬ

ਏਆਰਕੇ ਟਿੰਡਲ ਪ੍ਰਾਇਮਰੀ ਅਕੈਡਮੀ ਇੱਕ ਮੁਫਤ ਬ੍ਰੈਕਫਾਸਟ ਕਲਬ ਚਲਾ ਰਹੀ ਹੈ ਜਿਸ ਦਾ ਸਵੇਰੇ 8 ਵਜੇ ਤੋਂ 8.40 ਵਜੇ ਤਕ ਹਰ ਦਿਨ ਸਕੂਲ ਦੇ ਹਾਲ ਵਿੱਚ ਆਯੋਜਨ ਕੀਤਾ ਜਾਵੇਗਾ। ਸਵੇਰ ਦੇ ਨਾਸ਼ਤੇ ਦੇ ਕਲਬ ਵਿੱਚ ਹਾਜ਼ਰ ਹੋਣ ਦੀ ਇੱਛਾ ਰੱਖਣ ਵਾਲੇ ਬੱਚਿਆਂ ਨੂੰ **ਸਵੇਰੇ 8 ਤੋਂ 8.10 ਵਜੇ ਦੇ ਵਿੱਚ ਕੋਮਰ ਆਰਡੀ ਪ੍ਰੋਪਿਲ ਐਂਟ੍ਰੈਂਸ** ਵਿਖੇ ਪਹੁੰਚਣਾ ਚਾਹੀਦਾ ਹੈ। ਇਸ ਸਮੇਂ ਤੋਂ ਬਾਅਦ ਆਉਣ ਵਾਲੇ ਬੱਚਿਆਂ ਨੂੰ ਬ੍ਰੈਕਫਾਸਟ ਕਲਬ ਵਿੱਚ **ਦਾਖਲ ਨਹੀਂ ਕੀਤਾ ਜਾਵੇਗਾ**। ਕਿਸੇ ਵੀ ਬੱਚੇ ਨੂੰ ਸਵੇਰੇ 8 ਵਜੇ ਤੋਂ ਪਹਿਲਾਂ ਸਕੂਲ ਨਹੀਂ ਭੇਜਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਤੋਂ ਪਹਿਲਾਂ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਸਟਾਫ ਦਾ ਕੋਈ ਵੀ ਸਦੱਸ ਮੌਜੂਦ ਨਹੀਂ ਹੋਵੇਗਾ। ਜੇ ਤੁਹਾਡਾ ਬੱਚਾ ਸਾਲ 2-6 ਵਿੱਚ ਹੈ ਤਾਂ ਫੇਰ ਇੱਕ ਵਾਰੀ ਜਦੋਂ ਉਹ ਉਨ੍ਹਾਂ ਦਾ ਸਵੇਰ ਦਾ ਨਾਸ਼ਤਾ ਖਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਖੇਡ ਦੇ ਮੈਦਾਨ ਵਿੱਚ ਖੇਡਣ ਲਈ ਭੇਜ ਦਿੱਤਾ ਜਾਵੇਗਾ।

ਮੈਂ ਤੁਹਾਨੂੰ ਇਹ ਯਾਦ ਕਰਾਉਣ ਲਈ ਇਸ ਅਵਸਰ ਦਾ ਲਾਭ ਉਠਾਉਣਾ ਚਾਹੁੰਦੀ ਹਾਂ ਕਿ ਸਵੇਰ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੁੰਦਾ ਹੈ ਅਤੇ ਖੋਜ ਨੇ ਦਰਸਾਇਆ ਹੈ ਕਿ ਉਹ ਬੱਚੇ ਜਮਾਤ ਵਿੱਚ ਜ਼ਿਆਦਾ ਸਚੇਤ ਹੁੰਦੇ ਹਨ ਜੋ ਸਵੇਰ ਦਾ ਨਾਸ਼ਤਾ ਖਾਉਂਦੇ ਹਨ।

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਬ੍ਰੈਕਫਾਸਟ ਕਲਬ ਵਿੱਚ ਹਾਜ਼ਰ ਹੋਵੇ, ਤਾਂ ਕਿਰਪਾ ਕਰਕੇ ਹੇਠਾਂ ਦਿੱਤੀ ਜਵਾਬ ਦੀ ਪਰਚੀ ਨੂੰ ਭਰੇ ਇਹ ਦਰਸਾਉਂਦੇ ਹੋਏ ਕਿ ਉਹ ਕਿਹੜੇ ਦਿਨ ਹਨ ਜਦੋਂ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਹਾਜ਼ਰ ਹੋਵੇ।

ਤੁਹਾਡੀ ਵਿਸ਼ਵਾਸ-ਪੱਤਰ,

ਸ਼੍ਰੀਮਤੀ ਆਰ. ਗੱਰੈਟ
ਮੁੱਖ ਸਿੱਖਿਅਕ

ਜਵਾਬ ਪਰਚੀ

ਬੱਚੇ ਦਾ ਨਾਂ: _____ ਜਮਾਤ: _____

ਮੈਂ ਚਾਹੁੰਦਾ/ਦੀ ਹਾਂ ਕਿ ਮੇਰਾ ਬੱਚਾ ਹਫਤਾਵਾਰ ਦੇ ਅਧਾਰ ਤੇ ਸਵੇਰ ਦੇ ਨਾਸ਼ਤੇ ਦੇ ਕਲਬ ਵਿੱਚ ਹਾਜ਼ਰ ਹੋਵੇ ਅਤੇ ਮੈਨੂੰ ਖੁਸ਼ੀ ਹੈ ਕਿ ਜੇ ਮੇਰਾ ਬੱਚਾ ਸਾਲ 2-6 ਵਿੱਚ ਹੈ ਤਾਂ ਉਨ੍ਹਾਂ ਦੁਆਰਾ ਉਨ੍ਹਾਂ ਦੇ ਸਵੇਰ ਦੇ ਨਾਸ਼ਤੇ ਨੂੰ ਖਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਖੇਡ ਦੇ ਮੈਦਾਨ ਵਿੱਚ ਖੇਡਣ ਲਈ ਭੇਜ ਦਿੱਤਾ ਜਾਵੇਗਾ।

ਮੈਂ ਇਹ ਵੀ ਯਕੀਨੀ ਬਣਾਵਾਂਗਾ/ਗੀ ਕਿ ਮੇਰਾ ਬੱਚਾ ਸਵੇਰੇ 8 ਵਜੇ ਤੋਂ ਪਹਿਲਾਂ ਸਕੂਲ ਵਿੱਚ ਨਹੀਂ ਆਵੇਗਾ ਕਿਉਂਕਿ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਉੱਥੇ ਕੋਈ ਵੀ ਉਪਲਬਧ ਨਹੀਂ ਹੋਵੇਗਾ।

ਮੈਂ ਚਾਹੁੰਦਾ/ਦੀ ਹਾਂ ਕਿ ਮੇਰਾ ਬੱਚਾ ਹੇਠਾਂ ਦਿੱਤੇ ਦਿਨਾਂ ਤੇ ਹਾਜ਼ਰ ਹੋਵੇ (ਕਿਰਪਾ ਕਰਕੇ ਸਹੀ ਦਾ ਨਿਸ਼ਾਨ ਲਗਾਓ):

ਹਰ ਰੋਜ਼	ਸੋਮਵਾਰ	ਮੰਗਲਵਾਰ	ਬੁੱਧਵਾਰ	ਵੀਰਵਾਰ	ਸ਼ੁੱਕਰਵਾਰ

ਮੇਰਾ ਬੱਚਾ ਇਸ ਤੋਂ ਪੀੜਤ ਹੈ: _____ (ਕਿਰਪਾ ਕਰਕੇ ਸਪਸ਼ਟ ਕਰੋ)

ਮਾਪੇ/ਦੇਖਭਾਲਕਰਤਾ ਦਾ ਨਾਂ: _____

ਹਸਤਾਖਰ: _____ ਮਿਤੀ: _____